

# Bhandari Hosiery Exports Ltd.

## Sustainable Innovation DesignoFabricoGarments

#### (A GOVT. OF INDIA RECOGNISED EXPORT HOUSE)

R.O.: Bhandari House, Village Meharban, Rahon Road, LUDHIANA-141 007 (INDIA)
Phones: +91-88720 16409, +91-88720 16410

E-mail: bhandari@bhandariexport.com Web: www.bhandariexport.com (Corporate Identification No./CIN: L17115PB1993PLC013930)

22.07.2022

To

Corporate Relationship Department	Listing Department
BSE Limited	National Stock Exchange of India Limited
Floor 25, Feroze Jeejeebhoy Towers,	Exchange Plaza, Bandra Kurla Complex,
Dalal Street,	Bandra East, Mumbai-400051
Mumbai-400001	Board: 022-26598100(Extn:22348)
Phone:022-22721233-34	Direct: 022-26598346
Scrip Code: 512608	Symbol: BHANDARI

#### SUB: - Publication of Postal ballot Notice in Newspaper.

Dear Sir/Madam,

In continuation to our earlier intimation and pursuant to Regulation 30 and 47 and other applicable provisions of SEBI (Listing Obligation and Disclosure Requirements) Regulations, 2015, we are enclosing herewith the copies of Postal Ballot Notice published in Newspaper dated 21.07.2022.

The advertisement was published in the following newspapers:

- 1. The Financial Express (English)
- 2. Nawan Zamana (Punjabi)

We request you to take the above said on records.

Thanking You, Yours Faithfully,

For Bhandari Hosiery Exports Limited

Daljeet Singh

Company Secretary

# Form No. INC-26

[Pursuant to Rule 30 of the Companies (Incorporation) Rules 2014] Advertisement to be published in the newspaper for change of registered office of the Company from one state to another.

> Before the Central Government/Regional Director Northern Region, New Delhi

In the matter of sub section (4) of Section 13 of the Companies Act, 2013, and clause (a) of sub rule (5) of rule 30 of the Companies (Incorporation) Rules, 2014

In the matter of RYNATY TRADING PRIVATE LIMITED ("Company") having its registered office at Shop No. 12, Upper Ground, Devika Tower, Chander Nagar, Ghaziabad, Uttar Pradesh-

..Petitioner

DIRECTOR

Designation

DIN No.-01879930

Notice is hereby given to the General Public that the Company proposes to make Application to the Central Government (Regional Director) under section 13 of the Companies Act, 2013 seeking confirmation of alteration of the Memorandum of Association of the Company in terms of the Special Resolution passed at the Extra-Ordinary General Meeting of the Company held on 27" June, 2022 to enable the Company to change its Registered Office from the "State of Uttar Pradesh" to "National Capital Territory of Delhi".

Any person whose interest is likely to be affected by the proposed change of the registered office of the Company may deliver either on the MCA-21 portal (www.mca.gov.in) by filing investor complaint form, or cause to be delivered or send by registered post his/her objections supported by an affidavit stating the nature of his/her interest and grounds of opposition to the "Regional Director, Northern region, B-2 wing, 2" Floor, Paryavaran Bhawan, CGO Complex, New Delhi-110003 within fourteen (14) days of the date of publication of this notice with a copy to the applicant Company at its registered office at the address mentioned below: Registered Office: - Shop No. 12, Upper Ground, Devika Tower, Chander Nagar, Ghaziabad,

Uttar Pradesh-201011. By order of the Board For RYNATY TRADING PRIVATE LIMITED PRADEEP KUMAR SINGH

Date:27.06.2022 Place: Uttar Pradesh

Possession Notice (For Immovable Property) Rule 8-(1)

Finance Ltd.) (IIFL-HFL) under the Securitisation and Reconstruction of Financial Assets and Enforcement of Security Interest Ac 2002 and in exercise of powers conferred under section 13(12) read with Rule 3 of the Security Interest (Enforcement) Rules 2002 a Demand Notice was issued by the Authorised Officer of the company to the Borrower/Co-Borrowers mentioned herein below to repay the amount, notice is hereby given to the borrower and the public in general that the undersigned has taken possession of the property described herein below in exercise of powers conferred on him under Section 13(4) of the said Rules. The borrower in particular and the public in general are hereby cautioned not to deal with the property and any dealings with the property will be subject to the charge of IIFL HFL for an amount as mentioned herein under with interest thereon. 'The borrower's attention is invited to provisions of sub-section (8) of section 13 of the Act, If the borrower clears the dues of the "IIFI HFL" together with all costs, charges and expenses incurred, at any time before the date fixed for sale or transfer, the secured assets shall not be sold or transferred by "IIFL HFL" and no further step shall be taken by "IIFL HFL" for transfer or sale of the secured assets. Name of the Borrower(s)/Co-Borrower(s) Description of the Secured Asset(Immovable Property) Total OutstandingDues (Rs.) Mr. Abhilakh Singh, ASY All that piece and parcel of:397 admeasuring 450 Garments, Mr.Lakhan Singh sq.ft., 3, C-60/1A,Bhajan Pura Delhi 110053, C-(Rupees Eleven Lakh Ninety 27-Mar- 15-July Two Thousand One Hundred 60/1A,Bhajan Pura Delhi 110053, Baba Nanki Mrs.Omvatee 22 2022 (Prospect No. IL10106612) Dharamshala, North East Delhi, Delhi, India, 110095 All that piece and parcel of Second Floor Rs.20,94,079/- (Rupees Twenty Lakh without roof rights, C27, Area Admeasuring Ninety Four Thousand Seventy Nine Mr.Arjun Monga, 900 Sq. Ft., Lajpat Nagar I, New Delhi. Only ) for 812317 & Rs.47,52,178/-Ms. Malika Monga July-Rupees Forty Seven Lakh Fifty Two (Prospect No. 812317 2021 2022 Thousand One Hundred Seventy & 803374) Eight Only ) for 803374 Mr. Ajay Kumar Upadhyay All that piece and parcel of:Flat No- 1204, 773081 is Rs.12,43,532/-Mrs.Ritu, (Rupees Twelve Lakh Forty admeasuring 1290 sq. ft., on the 12th Floor, in Scholastics Academy Three Thousand Five Hundred the Tower E/2, in the Building known as "Bharat Sept-Mr. Kamal Makhija Thirty Two Only) & 918979 is City" situated at Vill. Nistoli and Rs.3,42,714 /- (Rupees Three Mr. Samir Sharma 2022 Afjalpuri,Pargana Loni, Indraprath Yojna, (Prospect No. 773081& Lakh Forty Two Thousand Ghaziabad, 201010, Uttar Pradesh, India Seven Hundred Fourteen Only For, further details please contact to Authorised Officer at Branch Office: Plot No. 30/30E, Upper Ground Floor, Main Shivaji Marg, Najafgai Road, Beside Jaguar Showroom, Moti Nagar, New Delhi / or Corporate Office: Plot No.98, Phase-IV, Udyog Vihar, Gurgaon, Haryana. Place: Delhi, Date: 21-07-2022

Sd/- Authorised Officer, For IIFL Home Finance Ltd Public Notice For E-Auction For Sale Of Immovable Properties Corporate Office at Plot No.98, Udyog Vihar, Phase-IV, Gurgaon-122015. (Haryana) and Branch Office at:- Office No 1, First Floor Mahaluxmi Metro Tower, Plot No. C -1, Sector - 4, Vaishali, Ghaziabad, Uttar Pradesh - 201010. under the Securitisation an Reconstruction of Financial Assets and Enforcement of Security Interest Act, 2002(hereinafter "Act"). Whereas the Auhorized Office ("AO") of IIFL-HFL had taken the possession of the following property/ies pursuant to the notice issued U/S 13(2) of the Act in the follow

ing loan accounts/prospect nos. with a right to sell the same on "AS IS WHERE IS BASIS & AS IS WHAT IS BASIS" for realization of IIFL

Description of the Immovable

Date of Symbolic

HFL's dues, The Sale will be done by the undersigned through e-auction platform provided at the website: www.bankeauctions.com.

Demand Notice

ı	Borrower(s) / Guarantor(s)	Date and Amount	property/ Secured Asset	Possession	11000110111100			
	1.Mrs. Shashi Devi 2.Mr.Gagan Kumar (Prospect No	11-Mar-2022  Rs.14,08,646/- (Rupees Fourteen Lakh Eight Thousand Six Hundred Forty Six Only )  Bid Increase Amount Rs.25,000/-(Rupees Twenty Five Ghaziabad, 201010,		Total Outstanding As On Date 13 - Jul- 2022 Rs.15,31,667/- (Rupees Fifteen Lakh Thirty One	Earnest Money Deposit (EMD) Rs.2,11,440/-(Rupees Two Lakh			
	747171)	Thousand Only)	Pradesh, India	Seven Only)	Eleven Thousand Four Hundred Forty Only)			
	1.Mr. Saleem Miya	17-Sept-2021 Rs.6,72,493/- (Rupees Six Lakh	All that part and parcel of the property bearing Unit No-B1-	15	Rs.9,72,200/-(Rupees Nine Lakh Seventy Two Thousand			
2.Mrs.Tahmina  ( Prospect No.		Seventy Two Thousand Four	905, admeasuring 24 sq. mtrs., 1 Bhk -9Th Floor, Swamanorath Sec-6 Wave City Nh-24	Total Outstanding As On Date	Two Hundred Only)			
		Hundred Ninety Three Only )		14 - Jul - 2022 Rs.6,76,192/-	Earnest Money Deposit (EMD)Rs.97,220/-(Rupees			
804411)	<b>Bid Increase Amount Rs.20,000/</b> (Rupees Twenty Thousand Only)	Ghaziabad, Pincode:201010, Uttar Pradesh, India	(Rupees Six Lakh Seventy Six Thousand One Hundred Ninety Two Only)	Ninety Seven Thousand Two Hundred Twenty Only)				
	17-Aug-2022	ection of property: 1100 hrs -1400 hrs	EMD Last Date : 19-Aug-2022 till 5 pm.	23-Aug-2022	e of E-Auction: 1100 hrs-1300 hrs			
	Mode Of Payment:- All payment shall be made by demand draft in favour of "IIFL Home Finance Limited" payable at Gurugram or through RTGS/NEFT The accounts details are as follows: a) Name of the account:- IIFL Home Finance Ltd., b) Name of the Bank:- Standard Charted							
1	IBank Itd c\Accou	Bank Ltd. c) Account No:-53105066294. d) IESC Code:-SCBI 0036025 or through Payment Link: https://guickpay.iiflfinance.com						

For participating in e-auction, Intending bidders required to register their details with the Service Provider https://www.bankeauctions.com , we in advance and has to create the login account, login ID and password. Intending bidders have to submit / send their "Tender FORM" along with the payment details towards EMD, copy of the KYC and PAN card at the above mentioned Branch Office. The bidders shall improve their offer in multiple of amount mentioned under the column "Bid Increase Amount". In case bid is placed in the las 5 minutes of the closing time of the auction, the closing time will automatically get extended for 5 minutes.

TERMS AND CONDITIONS:-

The successful bidder should deposit 25% of the bid amount (after adjusting EMD) within 24 hours of the acceptance of bid price by the AO and the balance 75% of the bid amount within 15 days from the date of confirmation of sale by the secured creditor. All deposit and payment shall be in the prescribed mode of payment. The purchaser has to bear the cess, applicable stamp duty, fees, and any other statutory dues or other dues like municipal tax, electricity charges land and all other incidental costs, charges including all taxes and rates outgoings relating to the property. Bidders are advised to go through the website https://bankeauctions.com and https://www.iifl.com/home-loans/properties-for-auction for detailed terms and conditions of auction sale & auction application form before submitting their Bids for taking part in the e-auction sale proceedings For details, help procedure and online training on e-auction prospective bidders may contact the service provider E mail ID:- support@bankeauc tions.com, Support Helpline Numbers:@7291981124/25/26.and any property related query Mr.Jitendra Gupta @+91-9372258003 Email: Notice is hereby given to above said borrowers to collect the household articles, which were lying in the secured asset at the time of takin

physical possession within 7 days, otherwise IIFL-HFL shall not be responsible for any loss of property under the circumstances. Further the notice is hereby given to the Borrower/s, that in case they fail to collect the above said articles same shall be sold in accordance with Lav 9. In case of default in payment at any stage by the successful bidder / auction purchaser within the above stipulated time, the sale will be cancelled and the amount already paid will be forfeited (including EMD) and the property will be again put to sale. 10. AO reserves the rights to postpone/cancel or vary the terms and condition of tender/auction without assigning any reason thereof. In case of any dispute in tender/Auction, the decision of AO of IJFL-HFL will be final.

STATUTARY 30 DAYS SALE NOTICE UNDER RULE 8 (6) OF THE SARFAESI ACT, 2002 The Borrower are hereby notified to pay the sum as mentioned above along with upto dated interest and ancillary expenses before the date of

Tender/Auction, failing which the property will be auctioned/sold and balance dues if any will be recovered with interest and cost. Place:-Ghaziabad Date: 21-July-2022 Sd/- Authorised Officer, IIFL Home Finance Limited

Swart way to bank

Asset Recovery Branch, No.6, 3rd Floor, Opp: Metro Pillar No: 80, (KVB) Karur Vysya Bank Pusa Road, Karol Bagh, New Delhi – 110 005 Ph: 011-28758374 / 28751187 Email :kvbl4121@kvbmail.com

E-AUCTION NOTICE E-AUCTION ON 10.08.2022

PUBLIC NOTICE FOR SALE OF IMMOVABLE PROPERTIES UNDER SARFAESI ACT, 2002 E-Auction Sale Notice for Sale of Immovable Assets under the Securitisation and Reconstruction of Financial Assets and Enforcement of Security Interest Act, 2002 read with proviso to Rule 8 (6) R/W Rule 9 (1) of the Security Interest (Enforcement) Rules, 2002.

Notice is hereby given to the public in general and in particular to the Borrower (s) and Guarantor (s) that the below described immovable property mortgaged to the Secured Creditor, The Karur Vysya Bank Ltd, symbolic possession has been taken by the Authorised Officer of The Karur Vysya Bank Ltd., Secured Creditor, will be sold on "As is where is", "As is what is", "without recourse", and "Whatever there is" and "Without recourse" as per given details below:

S. No.	Name of Borrower	1 1 1 1 1 1 1 1 1 1 1 1 1 1 1 1 1 1 1	Location of property	Nature of property	1000 AT 100 A 100 A	EMD amount (in Rs.)	Contact person Ph.No. / Email
1	M/s ECO Roots Foods India Private Limited	Delhi Karolbagh	Flat situated at block no. 2A, bearing no.101, first floor, Rang Rasayan Cooperative Group Housing Society Ltd in plot no. 7/4, sector 13, Rohini, Delhi – 110085	Flat	2,00,00,000.00	20,00,000.00	Mr. Atul Agarwal 7827006229 atulagarwal @kvbmail.com

Details of borrowers:

SI.Nos.1: Delhi Karolbagh Branch Name of Borrower - M/s.Eco Roots Food India Pvt. Ltd., having regd. office at Khasra No. 401 & 402, Village Hamidpur, West Delhi-110085 and office address at 2A/101, Rang Rasyain Apartment, Sector-13, Rohini, Delhi-110085. The Total due: As on 11.01.2022 is Rs. 5,85,02,069.76 (Rupees five crores eighty five lakhs two thousand sixty nine and seventy six paisa Only) with further interest, Costs, other charges and expenses thereon.

Mortgage Assets:

SI.Nos.1 Residential Flat situated at block no. 2A, bearing no.101, first floor, Rang Rasayan Cooperative Group Housing Society Ltd in plot no. 7/4, sector 13, Rohini, Delhi - 110085 admeasuring area of 137.30 Sq Mtrs, standing in the name of Mr. Narender Sidhara.

North: Flat No. 102 South: Open on Ground East: Passage West: Open on Ground Reserve Price - Rs. 2,00,00,000.00 EMD - Rs.20,00,000.00 All working Days - From 21.07.2022 to 06.08.2022 Inspection of the Asset between 11.00 AM to 5.00 PM

Last date and time for submitting online Tender & Application Forms	Date: 09.08.2022 Time: by 5 pm		
Date and Time of E-Auction	The E-Auction will take place through portal on 10.08.2022 between 12.30 PM to 01.00 PM with unlimited extensions of 5 minutes each till sale is concluded.		
Nodal Bank account Name	The Karur Vysya Bank Ltd, Central office in favour of above accounts Account No:1101351000000973, IFSC Code: KVBL0001101.		
Contact Person & Phone No	As mentioned above		

For detailed terms and conditions of the sale, please refer to the link provided in our Bank's/ Secured Creditor's website i.e www.kvb.co.in/Property Under Auction and also at the web portal www.eauctions.samil.in of our e auction service provider M/s. Shriram Automall India Ltd.

Prior Encumbrance – NIL (Brought to the knowledge of Bank)

inancialexp.epapr.in

Statutory 15 days' Notice under Rule 8(6) of the SARFAESI Act, 2002 The borrower's and guarantor's are hereby notified to pay the dues as mentioned above along with up to date interest and ancillary

expenses before the date of e-Auction, failing which the Schedule property will be auctioned/sold and balance dues, if any, will be recovered with interest and cost. Place: Delhi Chief Manager & AUTHORIZED OFFICER Date: 21.07.2022

THE KARUR VYSYA BANK LIMITED

# Be Swasth Healthcare Limited

(Formerly known as Ujala Commercials Limited) CIN: L93000DL1985PLC021397

Regd. Office: A-6/343B, Janta Flats, Paschim Vihar, New Delhi 110063 Email: cs@be-swasth.com, Contact No.: 01149879687 Extract of Unaudited Financial Results for the Quarter ended June 30, 2022

(Amount in Lacs except EPS					
	C	uarter Ende	ed	Year ended	
PARTICULARS	30-Jun-22 Unaudited	31-Mar-22 Audited	30-Jun-21 Unaudited	31-Mar-21 Audited	
Total Income from operations	8.86	2.26	2.25	9.02	
Net Profit/ (Loss) Before Exceptional and Extraordinary Items and Tax	1.21	(5.63)	(2.40)	(18.89)	
Net Profit/ (Loss) after taxes, minority interest and share of profit/(loss) of associates	1.21	(5.63)	(2.40)	(24.01)	
Total Comprehensive Income for the period	1.21	(5.63)	(2.40)	(24.01)	
Paid-up equity share (face value ₹ 10/- each)	111.90	111.90	111.90	111.90	
Reserves excluding Revaluation Reserves as per balance sheet of previous accounting year	38	1380	1068	(15.37)	
Earning Per Share (of ₹ 10/- each) (not annualised) A) Basic B) Diluted	0.11	(0.50)	(0.21)	(2.15)	

Place: New Delhi

Date: 20.07.2022

Reserve Price

. The above Un-Audited Financial Results of the Company, reviewed by the Audit Committee and approved by the Board of Directors at their meeting held on Wednesday, July 20, 2022. The Limited Review Report of the Statutory Auditors is being filled with the Metropolitan Stock exchange of India Limited.

 The above is an extract of the detailed format of Un-Audited Financial Results for the quarter ended June 30, 2022. filed with the Stock Exchange under Regulation 33 of the SEBI (Listing Obligations and Disclosure Requirements) Regulations, 2015. The full format of the Un-Audited Financial Results for the quarter ended June 30, 2022along with the Limited Review Report of the Statutory Auditors is available on the website of the Stock Exchange i.e. www.msei.in and of the Company i.e. www.be-swasth.in. For Be Swasth Healthcare Limited

Title of Case &

R.C. No

Punjab and

Sind Bank Vs.

Luxmi Steels

Etc.

RC No./

779/2019 in

OA

1 (CD-1) Luxmi Steels Etc.

No./4261/2017 the date of realization.

No. 3, New Aman Nagar, Ludhiana, Punjab.

H.K.R. Steels and M/s Luxmi Steels.

(Formerly known as Ujala Commercials Limited Pranshu Poddar

DEBTS RECOVERY TRIBUNAL-III, CHANDIGARH

Ground Floor, SCO 33-34-35, Sector 17-A, Chandigarh (Additional space allotted on 3rd & 4th Floor Also)

PROCLAMATION OF SALE: IMMOVABLE PROPERTY

PROCLAMATION OF SALE UNDER RULES 37, 38 AND 52 (1) (2) OF SECOND

SCHEDULE TO THE INCOME TAX ACT, 1961 READ WITH THE RECOVERY OF

**DEBTS & BANKRUPTCY ACT, 1993** 

The auction sale will be "Online E Auction" through website :

https://drt.auctiontiger.net

costs of Rs. 2,44,000/- Till be extended by 10 minutes each time if bid is made in the last 5

(CD-2) Smt. Meera Syal W/o Sumit Syal S/o Arvind Kumar Syal Prop. M/s Luxmi Steels, 7576/2-B, Street

(CD-3) Sameer mahendru S/o Ashok Mahendru R/o 93/9, Gali No. 8, New Madhopuri, Ludhiana, Punjab.

the Sub Registered SN No. 196 dated 12.05.2005 is lying mortgaged with CH bank in the loan case of M/s

deed duly registered with the sub registered SN No. 530 dated 06.07.2011 is lying mortgaged with CH

TERMS & CONDITIONS: The Property is being sold on "AS IS WHERE IS", "AS IS WHAT IS", "AS IS

WHATEVER IS" basis and prospective buyers are advised to carry out due diligence carefully (1) The auction will be "online e-auction" through website https://drt.auctiontiger.net (2) Each intending bidder

shall be required to pay Earnest Money Deposit (EMD), which shall not be less than 10% of the Reserve

Price of the property on auction, by way of DD/Pay order in favour of RECOVERY OFFICER, DEBTS

RECOVERY TRIBUNAL CHANDIGARH (DRT III) to be deposited with Recovery Officer/Court. (3) The

highest bidder will have to deposit 25% of final bid amount after adjustment of EMD already paid.

IMMEDIATELY (on the same day but if the bank timings is over, then next bank working day by 4:00 PM)

through RTGS/NEFT in the account mentioned above after being declared as highest bidder (H1) (4) The

successful bidder/auction purchaser shall deposit the balance 75% of sale consideration amount on or before 15" day from the date of sale of the property, exclusive of such day, or if the 15" day be

Sunday or other holiday, then on the first office day after 15" day by prescribed mode as stated above

failing which the deposit, after deducting the expenses of sale, shall be forfeited to the Government and

the defaulting purchaser shall forfeit all claims to the property or to any part of the sum for which it may

subsequently be sold. The property shall be resold forthwith, after the issue of fresh proclamation of sale

(5) Highest bidder shall not have any right/title over the property until the sale is confirmed by the

RECOVERY OFFICER, DEBTS RECOVERY TRIBUNAL CHANDIGARH (DRT III). (6) Bidder/s should

have valid digital signature for bidding in e-Auction. The Bidder/s need to log in few minutes before

starting time of the e-auction. The Bank /DRT will not be responsible for any network problem or technical

issues related to login etc. (7) In addition to the above purchaser shall also deposit Poundage fee @ 1%

of total sale consideration money (plus Rs. 10), through DD in favour of 'The Registrar, Debts Recovery

Tribunal (DRT III) Chandigarh', with the Office of Recovery Officer, DRT 1, Chandigarh (8) Prospective

bidders are required to obtain user ID/ Password, which is mandatory, for bidding in above e-auction from

Mr. Praveen Kumar Thevar, Mob No. 9722778828, email Id : praveen.thevar@auctiontiger.net, Mr.

Chintan Bhatt:+91-9978591888, E-mail: support@auctiontiger.net (9) If the bid is increased in last 5

minutes of the given time of auction, the auction time will be further extended by additional time of 5

minutes to enable the other bidders to increase their bids and auction process will come to an end if no

further increment(s) is/are made within the extended time of 5 minutes (10) The amount of EMD bidders

shall be refunded through online mode if deposited through online mode and returned by hand if

deposited in form of DD/Pay Order (11) The Recovery Officer has the absolute right to accept or reject any

bid or bids or to postpone/ cancel the notified auction-sale without assigning any reasons (12) Any

interested participant/person can view the complete details of the e-Auction including full terms and

conditions of sale the website of e-Auction Agency M/s E- Procurement Technologies Limited (Auctiontiger)

e. https://drt.auctiontiger.net.or.contact.Assistant.General\_Manager, Punjab & Sind Bank, Ludhiana

(14) For any further information regarding the above property you can contact the Court Auctioneer: Sh.

Amrit Pal Singh, Assistant General Manager, Punjab & Sind Bank, Branch Saban Bazar, Kesar

(CD-4) Sumit Syal S/o Arvind Syal R/o 646-1, Bhai Randhir Sing Nagar, Ludhiana, Punjab.

46//5/2/2, 6/1/1, Khata No. 181/234 Jamabandi fard year 2003/2004, situated at 45,00,000/-

756/804 , 352/372, 673/719 Khasra No. 88//22, 23/1, 23/2 as per Jamabandi Fard 92.00,000/-

**DETAILS OF PROPERTY/IES** 

Sh. Sumit Syal S/o Sh. Arvind Syal S/o Sh. Dwarka Syal is the owner and in

possession of Property measuring 3 Kanal 10 marle, Khasra No. 42//16/1/2, 25/2/1,

43//16/2, 17/1, 18/2, 19/1, 20/2, 21, 22, 23, 24, 25, 45//1, 2, 3, 4, 7/1, 8/2, 9/1, 45//10/1,

Village Budhewal, Tehsil & District Ludhiana as per sale deed duly registered with

Sh. Sumit Syal S/o Sh. Arvind Syal S/o Sh. Dwarka Syal is the owner and in possession of property measuring 8 Kanal 0 marle comprised of Khata No.

year 2007-2008 situated at Village Dhanasu, Tehsil & District Ludhiana as per sale

Bank in the loan case of M/s H.K.R. Steels and M/s Luxmi Steels.

Recoverable

Amount

Rs. 1,72,64,527/-

Jointly and severally with

cots, current and future with

simple interest of 15.25%

p.a. from 31.03.2016 and

Date of Inspectio

Last date for

Depositing EMD

On

Request

25.08.2022

upto 04:00

Date & Time of

Auction

26.08.2022

rom 14.00 PM to

15.00 PM with

auto extension

clause i.e. the end

of E -Auction will

(Director) DIN: 09203812

38-2022, dated 19.07.2022, e-Tender i invited by Chief Engineer(Con)/II/Garden Reach, S.E.Railway for and on behalf of the President of India for the following work Following tender has been uploaded on website www.ireps.gov.in The tender will be closed at 12.00 hrs, on due date, Brief Description of Works: Rourkela-Kalunga

1x18m (CG)] in lieu of existing Level Crossing at Km : 414/09-11 and Road Over Bridge No. 214 [Span: 1x36m (CG) 2x18m (CG)] in lieu of existing Level Crossing at Km: 425/01-03 in Chakradharpui Division of S.E.Railway. Approx. Cost ₹ 17.63 Crore. Bid Security : ₹ 10.31,500/-Completion period: 18 months. Closing Date: 12.08.2022. Interested tenderers may visit website www.ireps.gov.in for ful details/description/specification of the tenders and submit their bids online. In no case manual tenders for these items wi

be accepted. N.B.: Prospective Bidders

may regularly visit www.ireps.gov.in to

participate in all other tenders. (PR-357

Name of Court

Auctioneer

Sh. Amrit Pal Singh

Assistant General

Manager,

Punjab & Sind Bank,

Branch Saban Bazar

Kesar Ganj Chowk,

Ludhiana

Contact No.

Reserve

Price

Earnest

Money

4,50,000

Rs.

9,20,000/

of Foundation, Substructure, Supply, Fabrication, Assembling, Erection/Launching of Girders for Road Over Bridge No. 209 [Span: 1x42m Bow String Girder (CG)

Section - Balance Work for Construction

S. E. RAILWAY - TENDER Punjab & Sind Bank e-Tender Notice No. 4324-GRC-CE-C-II-

Branch: Chhijarsi (C0616) Post: Pilkhuwa Distt.: Hapur, Uttar Pradesh- 245304 Phone: 0122-2322033

POSSESSION NOTICE (For Immovable Property) (See rule 8(1)]

Whereas, the undersigned being the authorized officer of the Punjab & Sind Bank under the securitization and Reconstruction of Financial Assets and Enforcement of Security Interest Act, 2002 (54 of 2002) and in exercise of powers conferred under section 13(12) read with rule 3 of the security Interest (Enforcement) Rules, 2002 issued a demand notice dated 05.05.2022 calling upon the Borrower(s) & Guarantor(s) (1) Sh. Vaibhav Mishra S/o Kamal Bilochan (Borrower), (2) Sh. Ravi Bhushan Mishra (Guarantor) to repay the amount mentioned in notice being Term Loan of Rs. 12,84,033.85 (Rs. Twelve Lakhs Eighty Four Thousand Thirty Three Rupees and Eighty Five Paise Only) within 60 days from the date of receipt of the said notice.

The borrower having failed to repay the amount, notice is hereby given to the borrower and the public in general that the undersigned has taken possession of the property described herein below in exercise of powers conferred on him under section 13 (4) of the said Act read with rule 8 of the said rules on this 15th Day of July 2022. The borrower in particular and the public in general is hereby cautioned not to deal with

the property and any dealings with the property will be subject to the charge of "PUNJAB

& SIND BANK, BRANCH CHHIJARSI, HAPUR", for an amount Rs. 12,84,033.85 (Rs. Twelve Lakhs Eighty Four Thousand Thirty Three Rupees and Eighty Five Paise Only) of Term Loan as on 05.05.2022 along with further cost, interest and expenses

The borrower's attention is invited to provisions of sub-section (8) of section 13 of the Act, in respect of time available, to redeem the secured assets.

DESCRIPTION OF THE IMMOVABLE PROPERTY

All that part and parcel of the immovable mortgaged property: - property no. flat no. F-1, (M.I.G) Front Side, Area- 45 Sq. Mtr., Plot No. 23, Block-C, Khasra No. 1540, Keshav Kunj Colony, Village- Raispur, Tehsil & Distt. Ghaziabad, (U.P.) Registered in the office of Sub Registrar Ghaziabad Vide Sale Deed No. 12265, Book No.1, Jild No. 8894, Pages 57 to 112, Dated 09.10.2014". Bounded as : East - 18 Ft. Wide Road, West-Plot No. C-20A, North - Plot No. C-22, South - Plot No. C-24

Date: 15-07-2022, Place: Delhi Authorised Officer, Punjab & Sind Bank

Form No. INC-26

[Pursuant to rule 30 of the Companies (Incorporation) Rules, 2014] Advertisement to be published in the newspaper for change of registered office of the company from one state to another Before the Central Government, Northern Region

In the matter of sub-section (4) of Section 13 of Companies Act, 2013 and clause (a) of sub-rule (5) of Rule 30 of the Companies (Incorporation) Rules, 2014 AND In the matter of Quickdent Devices Private Limited, having its

registered office at 1/61, Taj Complex, Near Masjid Delhi Gate, Agra-282002, Uttar Pradesh, India

.... Petitioner Notice is hereby given to the General Public that the Company proposes to make application to the Central Government under section 13 of the Companies Act, 2013 seeking confirmation of alteration of the Memorandum of Association of the Company in terms of the special resolution passed at the Extraordinary General Meeting held on 18th July, 2022 to enable the company

to change its Registered Office from 'State of Uttar Pradesh' to 'State of Maharashtra'. Any person whose interest is likely to be affected by the proposed change of the registered office of the company may deliver either on the MCA-21 portal (www.mca.gov.in) by filing investor complaint form or cause to be delivered or send by registered post of his/her objections supported by an affidavit stating the nature of his/her interest and grounds of opposition to the Regional Director, Northern Region, at B-2 Wing, 2nd Floor Paryavaran Bhawan, CGO complex, New Delhi-110003 within fourteen days of the date of publication of this notice with a copy to the applicant company at its registered office at

the address mentioned below: '1/61, Taj Complex, Near Masjid Delhi Gate, Agra-282002, Uttar Pradesh,

FOR QUICKDENT DEVICES PRIVATE LIMITED

DIRECTOR DIN: 07511628

MAYUR KHAIRNAR



**PLACE: AGRA** 

**DATE: 21st July, 2022** 

CAN FIN HOMES LTD. SCO 34 &35 1ST FLOOR ABOVE CANARA BANK Sector 10A Gurgaon, 0124-2370035, 7625079135 gurgaon@canfinhomes.com CIN: L85110KA1987PLC008699

## POSSESSION NOTICE [Rule 8 (1)] The undersigned being the Authorised Officer of Can Fin Homes Ltd. under the

Securitisation and Reconstruction of Financial Assets and Enforcement of Security Interest Act 2002 (54 of 2002) and in exercise of the powers under section 13 (2) read with rule 3 of the Security Interest (Enforcement) Rules, 2002 issued a demand notice dated 02.05.2022 calling upon the borrowers Mrs. Renu w/o Manvir and Mr. Manvir S/o Prem Singh to repay the amount mentioned in the notice being Rs. 18,67,732/- and interest from 2.05.2022 to till date of final payment within 60 days from the date of receipt of the said notice.

The borrowers having failed to repay the amount, notice is hereby given to the borrower and the public in general that the undersigned has taken possession of the property described here in below in exercise of powers conferred under Section 13(4) of the said Act read with Rule 8 of the Security Interest Enforcement Rules, 2002 on this 15th Day of July, of the year 2022. The borrower's attention is invited to provisions of sub-section (8) of section 13 of

the Act, in respect of time available, to redeem the secured assets.

The borrower in particular and the public in general is hereby cautioned not to deal with the property and any dealings with the property will be subject to the charge of CFHL for an amount of Rs.18,67,732/- and interest thereon.

Description of immovable property

Flat No-302, (Small Size MIG)3rd Floor, Rear Side Plot no 836(old)&New No 836 A GALI NO 1 Khasra no 2994 min Adjoining to Panjiri plant Laxman vihar Gurugram(Haryana). North: property of Gajraj, South: Property of Dhanwati, East: Panjiri Plant, West: Road

Date: 20.07.2022 Place: Gurugram

Sd/- Authorised Officer

BHANDARI HOSIERY EXPORTS LIMITED (A Govt. of India recognised Export House) CIN: L17115PB1993PLC013930

Registered Office: Bhandari House, Village Meharban, Rahon Road, Ludhiana-141007 (INDIA) Tel: +91 88720-16409, E-Mail id: Bhandari@bhandariexport.com, Website: www.bhandariexport.com

## POSTAL BALLOT NOTICE NOTICE is hereby given that, in compliance with the provisions of Section 108 and

110 and other applicable provisions of the Companies Act, 2013 read with the Companies (Management and Administration) Rules 2014 and applicable provisions of SEBI (LODR) Regulations, 2015 and the General Circular Nos. 14/2020 dated 08.04. 2020, 17/2020 dated 13.04.2020, 22/2020 dated 15.06.2020, 33/2020 dated 28.09.2020, 39/2020 dated 31.12.2020, 10/2021 dated 23.06.2021 and 20/2021 dated 08.12.2021 respectively, issued by the Ministry of Corporate Affairs, Government of India ("MCA Circulars'), and other applicable laws and Regulations, the Notice of Postal Ballot ('Notice') along with Explanatory Statement (in electronic form) have been sent by e-mail to the Shareholders on July 19, 2022 to all the Shareholders who have registered their email addresses and whose names appear on the register of members as maintained by the Registrar and Share Transfer Agent and List of Beneficial Shareholders as received from the depositories on Friday, July 15, 2022 (Cut-off date) for seeking approval from members by way of remote e-voting.

The Company is providing the facility to the shareholders to exercise the right to vote by electronic means only and the business set out in the Notice of Postal Ballot may be transacted through e-voting services provided by Central Depository Services (India) Limited ("CDSL"). On account of threat posed by Covid-19 and in compliance with the requirements of the MCA Circulars, the company has sent the Postal Ballot notice in electronic form only and hard copy of the Postal Ballot notice along with the postal ballot forms and pre-paid business envelope have not been sent to the shareholders for this postal ballot and shareholders are requested to carefully read the instructions indicated in postal ballot notice and communicate their assent (for) or dissent (against) through e-voting only.

The Board of Directors has appointed Mr. Rajeev Bhambri, Rajeev Bhambri & Associates, Practising Company Secretary (C.P. No: 9491) as scrutinizer for conducting the e-voting process in a fair and transparent manner. The result of the e-voting will be declared on or before August 24, 2022, at the registered office of the Company. The result will also be intimated to the Stock Exchange, where the shares of the Company are listed and will also be uploaded on company's website www.bhandariexport.com A person who is not a member of the company as on Cut-off date may treat this notice for information only. The shareholders whose e-mail addresses are not registered are requested to register their e-mail addresses and mobile numbers by following the procedure specified in the Notice. The details pursuant to the provisions of the Companies Act, 2013 and the Rules and Regulations are given here under:

 Date of completion of dispatch of Notices in electronic form: Friday, July 22, 2022. Date and time of commencement of e-voting: Saturday, July 23, 2022, at 9.00 A.M. Date and time of end of e-voting: Monday, August 22, 2022, up to 5.00 P.M. E-voting shall not be allowed beyond 5.00 P.M. on Monday, August 22, 2022, and E-voting module shall be disabled by CDSL for voting thereafter.

 The voting rights of the members for e-voting shall be in proportion to their shareholding in the paid-up equity share capital as on the above said cut-off date. The notice of Postal Ballot along with instructions of e-voting is also available on the website of the Company at www.bhandariexport.com the website of CDSL https://www.evotingindia.com and at the relevant sections of the websites of BSE Limited and National Stock Exchange of India Limited. Shareholders who do not receive the notice may download it from the above-mentioned websites or may request for the copy of the same in writing to the Company Secretary at

cs@bhandariexport.com If you have any queries or issues regarding e-Voting from the CDSL e-Voting System. you may write an email to helpdesk.evoting@cdslindia.com or contact 1800-225-533 or members may contact Mr. Rakesh Dalvi, Manager, (CDSL) Central Depository Services (India) Limited. Members may also write to the Company Secretary at the email ID cs@bhandariexport.com with subject as "Postal Ballot Notice".

For Bhandari Hosiery Exports Limited

Daljeet Singh Company Secretary & Compliance Office Chandigarh

Dated : July 19, 2022

Place: Ludhiana

(DIN: 00114728)

RECOVERY OFFICER-1

DEBTS RECOVERY TRIBUNAL-III, CHANDIGARH

BENARES HOTELS LIMITED CIN: L55101UP1971PLC003480 Regd. Office: Nadesar Palace Compound, Varanasi - 221 002.

FINANCIAL RESULTS FOR THE QUARTER ENDED JUNE 30, 2022

Ganj Chowk, Ludhiana, Contact No. 9999304778

		(V)	50V 50V	(* in Lacs)
Particulars	Quarter ended Jun 30, 2022 (Unaudited & Reviewed)	(Audited)	Quarter ended Jun 30, 2021 (Unaudited & Reviewed)	, , , ,
Total Income from Operations	2,003.90	1,617.69	385.32	4,993.84
Net Profit for the period before tax (before and after	607.07	417.87	(302.92)	770.83
Exceptional items)				
Net Profit for the period after tax (after Exceptional items)	453.65	303.41	(227.51)	565.28
Total Comprehensive Income for the period [Comprising profit for the period (after tax) and Other Comprehensive Income (after tax)]	453.65	298.36	(227.51)	130.00
Paid up Equity Share Capital (Face Value -₹ 10/- per share)	130	130	130	130
Earnings Per Share (in ) - Basic and Diluted (Not annualised*) (Face Value - 10/- per share)	*34.90	*23.34	*(17.5)	43.48

Note:

Dated: July 20, 2022

Place: Varanasi

1. The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirement) Regulations, 2015. The full format of these Financial Results are available on the website of Stock Exchange at www.bseindia.com and also on the Company's website at www.benareshotelslimited.com. For and on behalf of the board

DR. ANANT NARAIN SINGH

Chairman

# ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਿਜਲੀ ਮੁਲਾਜ਼ਮਾਂ ਦਾ ਵਿਰੋਧ

ਭਵਾਲ (ਹਰਜਿੰਦਰ ਸਿੰਘ ਸੋਨੀ/ਰੈੱਬਿਨ ਸਿੰਘ ਸੋਨੀ)-ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਲਗ੍ਰਗੀ ਹੋਰਾਂ ਨੂੰ ਦਬਾ ਕ ਪੰਜਾਬ ਸਰਹਾਰ ਅਤੇ ਬਿਜਲੀ ਕਰਮਦਾਤੀ ਵੱਲੋਂ ਕਿਸਾਨਾਂ ਨੂੰ ਪਰੇਸ਼ਾਨ ਕਰਨ ਦਾ ਸਪਤ ਵਿਰੋਧ ਜਤਾਇਆ ਜਿਸ ਕਰਕੇ ਅੱਜ ਜ਼ਿਲ੍ਹਾ ਤਰਨਤਾਰਨ ਵਿਰੁਧ ਸਤਾਵਾਨਾ ਜਿਸ ਕਰਕ ਅਜੇ ਜ਼ਿਲ੍ਹੇ ਤਰਨਤਾਰਨ ਦੇ ਪ੍ਰਧਾਨ ਗੁਰਬਾਜ਼ ਸਿੰਘ ਸਿੱਧਵਾਂ ਵੱਲੋਂ ਪਿੰਡ ਦੇ ਕਿਸਾਨਾਂ ਨੂੰ ਵੱਡੇ ਜੁਰਮਾਨੇ ਕਰਨ 'ਤੇ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ ਅਤੇ ਬਿਜਲੀ ਮੁਲਾਜ਼ਮਾਂ ਦਾ ਵਿਰੋਧ

ਇਸ ਮੌਕੇ ਇੰਦਰਜੀਤ ਸਿੰਘ ਮਾੜੀਮੇਘਾ, ਦਲੇਰ ਸਿੰਘ ਇਸ ਮੌਕੇ ਇੰਕਰਜੀਤ ਸਿੰਘ ਮਾਡੀਮੰਘਾ, ਦਲੰਕ ਸਿੰਘ ਰਜੰਜੇ, ਸੁਖਰਤੋਂ ਸਿੰਘ ਵਰਣੋਹਾ ਅਤੇ ਮਾਡੀਮੰਘਾ ਦੇ ਪ੍ਰਧਾਨ ਲਾਡੀ ਨੇ ਪੰਤਰਕਾਰਾਂ ਨਾਲ ਰਾਲਬਾਤ ਕਰਦਿਆਂ ਦੱਸਿਆ ਕਿ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਪਿੰਡ ਵਿੱਖ ਕੁਝ ਜਿਸਤੀ ਮੁਲਜ਼ਮਾਂ ਵਲੋਂ ਜ਼ਿਲ੍ਹਾਨਾ ਨਾਲ ਪੰਤਾ ਕੀਤਾ ਗਿਆ। ਉਸ ਸਮੇਂ ਜਲੰਬੰਦੀ ਦੇ ਸੂਬਾ ਲਮੇਟੀ ਦੇ ਹੁਕਾਨਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਗੁਰਕਾਜ਼ ਸਿੰਘ ਸਿੰਧਕਾਂ ਨੇ ਜਿਸਤੀ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਗਲਤ ਪਾਲੇ ਜਾਣ 'ਤੇ ਜ਼ਿਲ੍ਹੀ ਮੁਲਾਜ਼ਮਾਂ ਦਾ ਰਿਸ਼ਾਨਾਂ ਆਗੂਆਂ ਵਾਲੇ ਜਿਹੜਾ ਗਿਆ। ਉਸ ਸਮੇਂ ਮੌਕ ਨੂੰ ਸੰਧਾਨ ਕਰਦਿਆਂ ਗਿਲਾਨ ਆਗੂਆਂ ਨੇ ਦੱਸਿਆ ਕਿ ਜ਼ਿਲ੍ਹੀ ਮੁਲਾਜ਼ਮਾਂ ਵਾਲੇ ਜਿਲ੍ਹਾਨਾਂ ਨੂੰ ਦੱਸਿਆ ਕਿ ਜ਼ਿਲ੍ਹੀ ਮੁਲਾਜ਼ਮਾਂ ਵਾਲੇ ਜਿਲ੍ਹਾਨਾਂ ਨੂੰ ਭਾਗੀ ਸੁਰਮਾਨਾ ਕਰ ਦਿੱਤਾ ਜ਼ਿਲ੍ਹਾ ਜਿਸ਼ ਨੇ ਆਹੁਆਂ ਨੇ ਕਰਦਾ ਦੀ ਸ਼ਾਸ਼ਤ ਵਿੱਚ ਰਿਆ ਜਿਸ ਨੂੰ ਅਦਾ ਨਾ ਕਰ ਸਕਣ ਦੀ ਸੂਹਤ ਵਿੱਚ ਕਿਸਾਨਾਂ ਨੂੰ ਜਲ੍ਹ ਜਾਣਾ ਪੈ ਸਕਦਾ ਸੀ ਜਾਂ ਖੁਦਕੁਰੀ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਸ ਫੈਸਲੇ ਰਿਲਾਫ ਉਨ੍ਹਾਂ ਦੀ ਜਗੇਬੰਦੀ ਵੱਲੋਂ ਡਟਵੀਂ ਆਵਾਜ਼ ਬੁਲੰਦ



ਕਰਦਿਆਂ ਸਾਤਮਦੀ ਧਰਨਾ ਦਿੱਤਾ ਜਾਵੇਂ ਅਤੇ ਬਿਜਨੀ ਮੁਲਾਜ਼ਮਾਂ ਦਾ ਬਿਸ਼ਾਣ ਦੀ ਵੱਡੇ ਪੱਧਰ ਤੋਂ ਕੀਤਾ ਜਾਵੇਗਾ। ਅੱਜ ਤੋਂ ਭਾਰਤੀ ਕਿਸ਼ਾਨ ਯੂਨੀਅਨ ਏਕਤਾ ਉਗਵਾਹਾਂ ਵੱਲੋਂ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਅਸੀਂ ਜਿਸ਼ਾਂ ਕਿਸਾਨ ਭਰਾਵਾਂ ਦਾ ਸਾਢ ਦੇਵਾਂਗਾ। ਕਿਸਾਨ ਅਗੂਆਂ ਨੇ ਦੇਸ਼ ਲਾਇਆ ਕਿ ਪੰਜਾਬ ਸਰਕਾਰ ਵਾੱਲਾਂ ਕਦੇ ਮੁਆਪਣੇ ਰਿਸ਼ਾਨ ਭਰਾਵਾਂ ਦਾ ਸਾਢ ਦੇਵਾਂਗਾ। ਕਿਸਾਨ ਅਗੂਆਂ ਨੇ ਦੇਸ਼ ਲਾਇਆ ਕਿ ਪੰਜਾਬ ਸਰਕਾਰ ਵਾਲੇ ਹਰ ਉਸ ਆਵਾਜ਼ ਨੂੰ ਕੁਦਸ਼ਣ ਤੋਂ ਦਬਾਉਣ ਲਈ ਬਿਜਨੀ ਮੁਲਾਜ਼ਮਾਂ ਦਾ ਸਹਾਭਾ ਲਿਆ ਜਾ ਕਿਹਾ ਹੈ ਜਿਹੜੀ ਦੀ ਆਵਾਜ਼ ਦਾਲੇ ਭਰਮ ਨੌਕਾਂ ਦੇ ਕਾਰ ਹੈ ਜਿਹੜੀ ਦੀ ਆਵਾਜ਼ ਦਾਲੇ ਭਰਮ ਨੌਕਾਂ ਦੇ ਗੱਥ ਵਿੱਚ ਅਤੇ ਹਰਮੁਨੀ ਤੇ ਜ਼ਮੁਰੂਰੀ ਹੱਵਾਂ ਦੇ ਬਾਰਚੋਨਾਂ ਨੂੰ ਆਦੇ ਇਨ ਮੰਦੀ ਸਰਕਾਰ ਵੱਲੋਂ ਜੀਗੂਰੇ ਡਿਆਨਾ ਦਾ ਇਹਾ ਹੈ।

ਆਪਣੇ ਬਿਆਨ ਦੇ ਅਪੀਰ ਵਿੱਚ ਰਿਸ਼ਾਨ ਆਗੂਆਂ ਨੇ ਦਮੂਗੀ ਹੈ'ਕਾਂ ਦੇ ਇਸ ਦਮਨ ਖਿਲਾਵ ਸਭਨਾਂ ਇਨਸਾਵ ਪਸੰਦ ਲੋਕਾਂ ਨੂੰ ਰਲ ਕੇ ਜ਼ੋਰਦਾਰ ਆਵਾਜ਼ ਉਠਾਉਣ ਨਈ ਸਾਂਝੇ ਮਿਖਕਬ ਉਸਾਰਨ ਦਾ ਸੰਦਾ ਵਿੱਡਾ। ਉਸ ਸਮੇਂ ਦਾਜ਼ਗ ਕਿਸਾਨ ਆਗੂ ਤਰਸਿਮ ਸਿੰਘ ਕੁਹਾੜਕਾ, ਗੂਰਪ੍ਰੀਤ ਸਿੰਘ ਵੱਜੀ, ਅਜੀਤ ਸਿੰਘ, ਪ੍ਰਗਟ

ਸਿੰਘ ਨਾਰਲੀ, ਜਸਵਿੰਦਰ ਸਿੰਘ ਨਾਰਲਾ, ਸਤਨਾਮ ਸਿੰਘ प्रिया तरकरों, सार्वास्त्य प्रमाद तरकर, सक्तरण क्रिया स्टब्स्ट्रेग, बुलसेन सिधा प्रेत, बार्चा स्टिया प्रेत, बार्चा स्टब्स्ट्रेग, स्टब्स्ट्राचा सिधा प्रतास क्रिया प्रतास क्रिया प्रतास क्रिया स्टब्स्ट्रिंग, स्टब्ट्रिंग, स्टब्स्ट्रिंग, स्टब्स्ट्रिंग, स्टब्स्ट्रिंग, स्टब्स्ट्रिं ਆਦਿ ਹਾਜਰ ਸਨ।

# 'ਪਾਣੀ ਬਚਾਓ ਖੇਤੀ ਬਚਾਓ ਅੰਦੋਲਨ' ਅੱਜ ਤੋਂ : ਪਨੂੰ, ਪੰਧੇਰ

ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਕੇ ਜ: ਸਕੱਤਰ ਸਰਵਣ ਸਿੰਘ ਪੰਧਰ ਨੇ ਦੱਸਿਆ ਕਿ ਪੈਨੂੰ ਤੇ ਜ: ਸਕੱਤਰ ਸਰਵਣ ਸਿੰਘ ਪੱਧਰ ਨ ਦੱਸਿਆ ਕਿ ਪਾਣੀ ਬਚਾਓ ਤੇ ਖੇਤੀ ਬਚਾਓ ਐਦੋਲਨ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 21 ਜੁਲਾਈ ਤੋਂ 25 ਜਲਾਈ ਤੱਕ ਪੰਜ ਰੋਜ਼ਾ ਮੋਰਚਾ ਪੰਜਾਬ ਭਰ ਵਿਚ ਲਗਾਏ ਜਾ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਪੰਜੇ ਮੰਗਦਿਆਂ ਦੀਆਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੋਂ 12 ਥਾਂਵਾਂ ਜਿਵੇਂ ਅੰਮ੍ਰਿਤਸਰ ਵਿੱਲਾ ਨਹਿਰੀ ਪ੍ਰੋਜੈਕਟ), ਤਰਨਤਾਰਨ (ਹਰੀਕੇ ਹੱਡ ਵਰਕਸ ਤੋਂ ਨਹਿਰੀ ਪ੍ਰਸਥਣਾ, ਭਰਕਾਨ ਕਰ ਰਿਰੀਕ ਹੁਣ ਵਰਕਾਨ ਹੈ ਲਹੂਕਾ ਜ਼ਬਾਬ ਫੈਕਟਨੀ, ਫਿਰੰਦਮੂਰ (ਨਹਿਰੀ ਦਵਤਰ), ਵਾਜ਼ਲਕਾ ( ਡੀਂਡਆਂਵਾਲੀ ਨਹਿਰੀ ਪ੍ਰੇਜੈਕਟ), ਮੰਗਾ (ਨਹਿਰੀ ਦਵਤਰ), ਵਰੀਦਕੈਂਟ (ਨਹਿਰੀ ਦਵਤਰ), ਬਰਨਾਲਾ (ਟਰਾਈਡੈਂਟ ਫੈਕਟਰੀ), ਜਲੰਧਰ (ਚਿੱਟੀ ਦੇਈ), ਕਪੂਰਬਲਾ (ਹਮੀਰਾ ਸ਼ਰਾਬ ਫੈਕਟਰੀ), ਗੁਰਦਾਸਪੁਰ (ਨਹਿਰੀ ਦਵਤਰ) ਤੇ ਹੁਸ਼ਿਆਰਪੁਰ ਆਦਿ ਉੱਤੇ ਮੋਰਚੇ

ਲੰਗਣਗੇ। ਕਿਸਾਨ ਆਗੂਆਂ ਨੇ ਭਗਵੰਤ ਮਾਨ ਤੋਂ ਮੋਦੀ ਸਰਕਾਰ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਦੋਵੇਂ ਸਰਕਾਰ ਪੰਜਾਬ ਦਾ ਪਾਣੀ ਜਥਾਉਣ ਲਈ ਸ਼ਹਿਰਦ ਹੋ ਕੇ ਅੰਗੇ ਆਉਣ ਤੋਂ ਪੰਜਾਬ ਵਿੱਚ ਵਿਸ਼ਵ ਵੈੱਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੰਗ ਤੋਂਹ ਨੋਹਿਰੀ ਪ੍ਰਾਜੈਕਟ ਤੁਰੰਤ ਰੱਦ ਕੀਤੇ ਜਾਣ, ਵੈਕਟਰੀਆ, ਸਨਾਮਤਾ, ਪੈਲੋਸਾਂ ਦੁਆਰਾ ਕਿਨਾਂ ਟਰੀਟ ਕੀਤੇ ਗੋਰ-ਕਾਨੂੰਨੀ ਦੇਗ ਨਾਲ ਦਰਿਆਂ, ਨਹਿਰਾਂ, ਭਰੋਨਾਂ ਵਿੱਚ ਪੈ ਰਹੇ ਗੱਦੇ ਪਾਣੀ ਤੇ ਪਰਤੀ ਹੇਠ ਨਰਿੰਗ, ਡਰਨਾ ਸਿੰਘ ਦੇ ਪੈਰਨਾ ਗਿਆ ਜਾਣੇ ਕਰ ਹਿਣ ਬੰਬ ਕਰਕੇ ਡੇਜੇ ਜਾ ਰਹੇ ਪ੍ਰਦੂਸ਼ਿਤ ਪਾਣੀ ਨੂੰ ਰੱਕਿਆ ਜਾਣੇ ਤੇ ਫੈਕਟਰੀ ਮਾਲਕਾਂ ਉਤੇ ਅਪਰਾਧਿਕ ਪਰਚੇ ਦਰਜ ਕੀਤੇ ਜਾਣ, ਰਸਾਇਣਿਕ ਖੇਤੀ ਮਾਡਲ ਰੱਢ ਕਰਕੇ ਕੁਦਰਤ ਤੋਂ ਮਨੁੱਖ ਪੰਥੀ ਖੇਤੀ ਮਾਡਲ ਲਾਗੂ ਕੀਤੇ ਜਾਣ, ਪੰਜਾਬ ਦੀ ਸਾਰੀ ਜ਼ਮੀਨ ਨਹਿਰੀ ਪਾਣੀ ਹੇਠ ਲਿਆਂਦੀ ਜਾਵੇ, ਨਹਿਰਾਂ, ਰਜਬਾਹੇ, ਸੂਏ ਕੱਢੇ ਜਾਣ, ਡੈਮ ਸੇਫਟੀ ਐਕਟ ਰੰਦ ਕੀਤਾ ਜਾਵੇ, ਹਗੇਕੇ ਹੋੱਡ ਵਰਕਸ ਤੇ ਡੈਮਾਂ ਦਾ ਪ੍ਰਬੰਧ ਪੰਜਾਬ ਸਰਕਾਰ ਨੂੰ ਦਿੱਤਾ ਜਾਵੇ, 23 ਵਸਲਾਂ ਦੀ ਖਰੀਦ ਦੀ ਗਾਰੰਟੀ ਦਾ ਕਾਨੰਨ ਬਣਾਇਆ ਜਾਵੇਂ।

## PUBLIC NOTICE

Ravi Lamba S/o Deepal Jumar R/o VIII. Diyalpur ehsil and Distric Kumar R/o VIII. Diyalpur. Tehsil and District Kapurthala declare that, have lost original doc-uments of Plot No. 67. Ownership & Occupation Bhajan Singh S/o Labl Singh R/o XXII-89, Haman Nagar, Railway Road Kapurthala vasika No. 7998 Dated 02.01.1976, S.R. contact Vikas Sood Advocate (M: 98140-94356)

## ਪਲਸ ਦੀ ਅਣਗਹਿਲੀ ਖਿਲਾਫ ਲਾਇਆ ਧਰਨਾ

ਵਬਾਲ (ਹਰਜਿੰਦਰ ਸਿੰਘ ਸੋਨੀ) ਰੇਬਿਨ ਸਿੰਘ ਸੋਨੀ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਦੀਪ ਸਿੰਘ ਜੀ ਵੱਲੋਂ ਪੁਲਸ ਪ੍ਰਸਾਨ ਦੀਆਂ ਨਾਕਾਮੀਆਂ ਕਾਰਨ ਦਸ਼ਰਜੀ ਚੋਕੀ ਅੱਗੇ ਧਰਨਾ ਲਗਾਇਆ ਗਿਆ। ਪੰਤਰਕਾਰਾਂ ਨਾਲ ਗਲਬਾਕ ਕੁਰਿਆਂ ਸਿੰਦੇਸ਼ਕ ਮੀਤ ਮਸ਼ਾਨ ਕਰਦਿਆਂ ਸੀਨੀਅਰ ਮੀਤ ਪਧਾਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਪੰਡੌਰੀ ਸਿੱਧਵਾਂ, ਸਹਾਇਕ ਸਵਿੰਦਰ ਸਿੰਘ ਖਾਰਾ ਨੇ ਪੁਲਸ ਪ੍ਰਸ਼ਾਸਨ ਦੀ ਅਣਗਹਿਲੀ ਦਾ ਮਾਮਲਾ ਸਾਹਮਣੇ ਲਿਆਂਦਾ ਜਿਸ ਵਧਾਰਨਾ ਲਾਉਣਾ ਪਿਆ। ਪਿੰਡ ਗੋਹਲਵਾਡ ਤੋਂ ਚੋੜੀ ਦਾ ਗੋਹਲਵੜ ਤੋਂ ਚੋਰੀ ਦ ਮੋਟਰਸਾਈਕਲ ਵੜਿਆ। ਪਿੰਡ ਰਟੋਲ 

ਕਾਰਵਾਈ ਨਹੀਂ ਕੀਤੀ ਗਈ। ਪਿੰਡ ਖਾਰਾ ਵਿਚ ਬੀਬੀਆਂ ਨਾਲ ਇੱਕ ਕਰੋੜ ਰੁਪਏ ਦੀ ਠੱਗੀ ਕੀਤੀ ਗਈ, ਠੱਗ ਕੰਪਨੀ ਦਾ ਕੋਈ ਅਤਾ ਪਤਾ ਕਰੰਡ ਰੁਪਏ ਦੀ ਹ ਗੀ ਕਰਤੀ ਗਈ, ਨੰਗ ਕੰਪਨੀ ਦਾ ਕੋਈ ਅਤਾ ਪਤਾ ਨਹੀਂ ਹੈ। ਇਸ ਮਾਮਲ ਨੂੰ ਵੀ ਪੁਲਸ ਪ੍ਰਸ਼ਾਨਲ ਸਾਹਮਣੀ ਲਿਆਂਦਾ ਗਿਆ। ਇਸ ਮਿੰਕ ਜਬੰਬੰਦੀ ਦੇ ਆਗੂਆਂ ਵੱਲੋਂ ਗੁਰਦੇਵ ਸਿੰਘ 'ਲੇਮਾਂ ਕਲਾ ਉੱਪਰ ਤੂਨੇ ਕਤਲ ਕੋਸ ਨੂੰ ਡਿਪਟੀ ਸਾਬ ਦੀ ਜਾਣਕਾਰੀ ਵਿੱਚ ਲਿਆਂਦਾ ਗਿਆ। ਅਪੀਲ ਕੀਤੀ ਗਈ ਕਿ ਇਸ ਝੂਠੇ ਕਤਲ ਕੋਸ ਦੀ ਇਨਕੁਆਰੀ ਕਰਾਈ ਜਾਵੇ, ਜਲਦ ਤੋਂ ਜਲਦ ਇਸ ਦਾ ਨਿਪਟਾਰਾ ਕੀਤਾ ਜਾਵੇ। ਪਰਨੇ ਵਿੱਚ ਸਾਮਲ ਜ਼ੋਨ ਬਾਬਾ ਦੀਪ ਸਿੰਘ ਜੀ ਦੇ ਪ੍ਰਧਾਨ ਮਨਜੀਵਰ ਸਿੰਘ ਹੋਰਕਵਕ, ਜ਼ੋਨ ਜਨਰਲ ਸਕੱਤਰ ਰਹਦੀਪ ਸਿੰਘ ਜੇਣ, ਮੀਤ ਪ੍ਰਧਾਨ ਬਲਜੀਤ ਹਰਦਿਰ ਸਿੰਘ ਹੋਰਲਵਕ, ਜ਼ੋਨ ਜਨਰਲ ਸਕੱਤਰ ਰਹਦੀਪ ਸਿੰਘ ਹੋਣਲ, ਪ੍ਰਧਾਨ ਸ਼ਰਜੀਤ ਜਿੰਘ ਦਤਰਜੀ, ਜੋਨ ਖਜਾਨਕੀ ਹਰਜਿਦਰ ਜਿੰਘ ਪੰਡਰੀ ਸਿੰਘਦ ਤਰਗੀ, ਜੋਨ ਖਜਾਨਕੀ ਹਰਜਿਦਰ ਜਿੰਘ ਹੋਰ ਸਿੰਘ ਰਹਰਲਵਕ ਅਤੇ ਹਰ ਕਰਵੀ ਸਿੰਘ ਦੰਤਰਜੀ, ਜੋਨ ਖਜਾਨਕੀ ਹਰਜਿਦਰ ਕਰ ਕਰੋ ਸਿੰਘ ਦੰਤਰਜੀ, ਜੋਨ ਖਜਾਨਕੀ ਹਰਜਿਦਰ ਕਰ ਕਰੋ ਸਿੰਘ ਹੋਰ ਜ਼ੋਰ ਸਿੰਘ ਦੰਤਰ ਤਿੰਧਣਾਂ, ਪ੍ਰਧਾਨ ਗੁਰਮੀਤ ਸਿੰਘ ਅੰਮਾਂ ਕਲਾਂ, ਪ੍ਰਧਾਨ ਗੁਰਮੀਤ ਸਿੰਘ ਗੰਹਲਵਾੜ ਅਤੇ ਹਰ ਕਰੇ ਕਈ ਹੋਰ ਸਿੰਘ ਗੰਹਲਵਾੜ ਅਤੇ ਹਰ ਕਰੇ ਕਈ ਹਿੰਡਾਂ ਦੇ ਆਗੂ ਵੀ ਹਾਜ਼ਰ ਸਨ। ਕਈ ਪਿੰਡਾਂ ਦੇ ਆਗੂ ਵੀ ਹਾਜ਼ਰ ਸਨ

BHANDARI HOSIERY EXPORTS LIMITED

(A Govt, of India recognised Export House) CIN: L17115PB1993PLC013930 Bhandari House, Village Meharban, Rahon Road, I: +91 88720-16409, E-Mail Id: Bhandari @bhandari

ਡਾਕ ਮਤਪੱਤਰ ਨੋਟਿਸ

2020 में हा 12 on 12 on

करना नहीं ना पानी ने, सार्थीय सेवंदर (2013 सीम विकासण में वे हमार में वे त्याप्रीध्यास महान्य है।

' रिलीय एकिया हाला 'है के दिला हो किया किया किया है के दिला है के स्थान है।

' रिलीय एकिया हाला 'है के दिला हो के दिला है के दिला है के दिला है के स्थान है।

' मैं के दिला हाला 'है के दिला हो के दिला है। के दिला 2.3 करानी 2013, उसके हैं 5.00 को दिला 'मैं के दिला है के हमार के दिला है के दिला है। के दिला 2.3 कराना 2.3 करानी 2013, उसके हैं 5.00 को दिला है के दिल

ਜਵਾਨ : ਲੁਧਿਆਣਾ ਮਿਤੀ : 19 ਜੁਲਾਈ 2022

मगी/ स्क्रमीड सिंध बेपकी विवटतों भन्ने बेपकारिक भवतर

रच्या। 1. अपुसरिका केव 4. शुक्कपत मिथ पुंडव मेंडेप मिथा पुंडव मुकत मिथा रिव तेटिम भंस सिशी 13.7.2022 हूं सेठे राज्यप्यव वेज साची बीवा जिल्हा सर्वाप्य बुसेवरच ययन नेवल, (राटिय डॉडर्स पेंडव र्मं: 804/वीडव (सिडी 13.7.2022

ਸ਼ਵਿਚ ਸਨਅੰਦੀ ਜਾਵੇਗੀ। ਸ਼ੁਰੂਸ਼ੀਵਰਮ ਨੇਂ . 4 ਗੁਰਦਮਨ ਸਿੰਘ ਪੁੰਤਰ ਸੰਤੇਖ਼ ਸਿੰਘ ਪੁੰਤਰ ਚੁਹੜ ਸਿੰਘ 2. ਮੁਸੂਸ਼ੀਵਰਮ ਨੇ ਸੁਹਾਲ ਕੱਪ ਖੜਤੀ ਸਾਰ ਸਿੰਘ 3. ਮੁਸੂਸ਼ੀਵਰਮ ਨੇਂ . 23 ਉਗੀਵਰਾ ਵਿਧਾਵਾ ਰਾਜਵੀਵਨ 4. ਇੰਦਮਨ ਨੇਂ . 26 ਜ਼ਸ਼ੀਲ ਕੁਸ਼ਾਊ ਪੁੱਤਰ ਰਾਮ ਬੀਦਨ 3. ਮੁਸੂਸ਼ੀਵਰਮ ਨੇਂ . 27 ਜੰਸੀਵ ਕੁਸਾਵਾ ਦਾਮ ਜੀਵਲ ਦ

ਰਾਮ ਜੀਵਨ ਵੇਰ ਨੋਟਿਸ ਅੱਜ ਮਿਤੀ 13.7.2022 ਨੂੰ ਮੇਡੇ ਗਸ਼ਤਾਬਰ ਹੋਨ ਜਾਰੀ ਕੀਤਾ ਗਿਆ ਹੈ। ਸਹਾਇਕ ਕੁਲੈਕਟਰ ਦਰਜਾ ਅੰਕਲ, (ਨਾਇਬ ਤਹਿਸੀਲਜ ਸਕ ਨੇ: 803/ਕੀਡਰ/ਮਿਤੀ: 13.7.2022

#### ਅਦਾਲਤੀ ਇਸ਼ਤਿਹਾਰ

हार चुंज, जिस्तु सर्ववादी ... किया हो हार वसके 2 सुंबर है कि सुधी हैंद की पासूनी उसके प्रकार के व्यवस्थित हैंद किया है। किया हो किया है। किया है।

#### Court Notice

COURT NOTICE
the Court of Sh. Sumit Bhalla Addi. Chief Judicial
jistrate, Mansa.
NR No. PBMN03-00061-2020 Next Date: 2.9.2022
sgandeep Kaur.
Versus: Avtar Singh: Harikrishan Singh ®
shan Singh Sio Bachan Singh Pio Sunam Now residing at
101 Rishi Apartments Ambala Highway Zirakpur 4.
rinder Singh Sio Harikrishan Singh ® Krishan Singh Sio
shan Singh Rio House No. 337 Ward No. 3, Dashmesh Nagar
mi District Sangrur 5. Surinderpal Kaur ® Sanday Wio
rinder Singh Sio Harikrishan Singh & Krishan Singh Sio
shan Singh Pio H.No. 337, Ward No. 3, Dashmesh Nagar
mi District Sangrur 3.

el on 2.9.2022 at 10.00 a.m.
For details logon to https://highcourtchd.gov.in/?trs=district

Addi. Chief Judicial Magistrate, Mansa Dated, this day of 19.7.2022

# वक्रमील्योज्ञ विम्राहित्रक

We, Rajinder Kumar S/o Sohan Lal and Reeta Aggarwal W/o Rajinder Kumar both R/o E-G-854, Mohalla Gobindgarh, Jalandhar declare that our son Vishu Aggarwal and his wife Manisha Mittal are out of our control. We

कारी Heart किया है। ये के के किया है। ये के के किया है। ये किया

व्यक्तपुर्वत विशेष विश्ववान वह अवस्था । पूर्व । सक्य अस्त्रक व्यक्तपुरूष में अनेकेंच वृत्तवी भवती मेंवर सक्त क्यों कि मिटायाच विधिक्त केंद्रिय निक्षा स्केच्य देवारीला विश्ववाद स्ववादी की कि कि अपने का अस्त्रिय स्वाद्य भूतिक विश्ववादी सक्त्रिय का अस्त्रिय कई किंद्र स्वत्रीय सक्त्री की किंद्र मान्य प्रस्तु

ਕਰਮਾਰੀ ਹੈ। ਸਬੰਧਰ ਨੋਟ ਕਰਨ। ਲੇ.ਕੱਸ. ਮੈਂ ਅਨੀਂਗਾ ਪਰਨੀ ਗਰੰਸ਼ ਸਾਲ ਵਾਸੀ ਪਿੰਡ ਸੰਗਾਬਾਦ ਤਹਿਸੀਨ ਵਿਜੇਧ ਜਿਲ੍ਹਾ ਜਲੰਧਰ ਵਲਕੀਆਂ ਬਿਆਨ ਕਰਦੀ ਹਾਂ ਕਿ ਮੇਰੇ ਨਾਬਾਨਿਗ ਲੜਕੇ ਦੇ

प्रदेशको किराना
कर्म कुला कीम कर्म
उन्हों के पहले हिम एक्स कीम कर्म
उन्हों के पहले हिम एक्स एक्स
अराफ क्रिक 331, सारी क्रिया आरोफ क्रिया
अराफ क्रिक 331, सारी क्रिया आरोफ क्रिया
कर्म कर्म कर्म कर्म कर्म कर्म कर्म कर्म
कर्म कर्म कर्म कर्म कर्म कर्म कर्म
कर्म कर्म कर्म कर्म कर्म कर्म कर्म
कर्म कर्म कर्म कर्म कर्म कर्म कर्म
कर्म कर्म कर्म कर्म कर्म कर्म कर्म
कर्म कर्म कर्म कर्म कर्म कर्म कर्म
कर्म कर्म कर्म कर्म कर्म कर्म कर्म
कर्म कर्म कर्म कर्म कर्म कर्म कर्म
कर्म कर्म कर्म कर्म कर्म कर्म कर्म
कर्म कर्म कर्म कर्म कर्म कर्म कर्म
कर्म कर्म कर्म कर्म कर्म कर्म कर्म
कर्म कर्म कर्म
कर्म कर्म कर्म कर्म कर्म कर्म कर्म
कर्म कर्म
कर्म कर्म कर्म
कर्म कर्म
कर्म कर्म
कर्म कर्म
कर्म कर्म
कर्म कर्म
कर्म कर्म कर्म
कर्म कर्म
कर्म कर्म
कर्म कर्म
कर्म कर्म
कर्म कर्म
कर्म कर्म

वापूर्व में पुरात निरु तेया वह वह न क्या पूर्व विश्वास देखा। में ता विश्वस की पानी बार्लिंग विश्व की मोर्लिंग के प्रति की ब्रेस्ट में ती कि विश्व की मार्लिंग के प्रति की ब्रेस्ट में तिवासी विश्व का मार्लिंग की प्रति की की की की मार्लिंग की पानिकार की मार्लिंग की मार्लिंग मार्लिंग की मार्लिंग

पारचा व पर हैन राज्य हैंगी इक्षाय-दाया है.जी? (प्रीच इसर इंडच हैं) अहीं, प्राथित इसर इंडच ही प्रधान से मार्थित असर वार्षा उसर हैं। अहीं, प्रधीन इसर इंडच ही प्रधान से मार्थित असर वार्षा असर हैं। 12(41), जांधी हैंग, किए असरेगर इंडिंग असरें पर विधान असरें पर विधा

उक्का । मार्जी मां मांड ध्यावण्य को कोर विभावणी कहीं जेवांगी । (5.566) में, तिकामण केंद्री भारती सेट नेजब विभा दानों अवरण हैं . 57 : अपूष्ट करतेशी, जान तालत. कर्मण किंग्स करतेशा विभाव कात्रण क्रिकेत उन्हार कींग्स करतेशा देश करते हैं विभाव कींग्स इंड मार्ग, से विभाव कींग्स इंच्याव में । से किंग्स हैं अप्यादी सेंग्स अर्थक राष्ट्रियाण में किंग्स हैं अप्यादी सेंग्स अर्थक

राजे दुखार ज भाग कुछ जीवाचा देखेंगा स्वीचा तर खाउन । स्वीचा तर खाउन । असी, बुक्तमेन किए प्रोत्य की प्रसाद कीय असी प्रतिकृत कर पाउनी में बुक्तमें कीय प्रणीवर की पाउनी के स्वाच्या प्रीत्य कार्य पाउनी करने कीय असी किए प्रीत्य पाउनी करने के स्वाच्या करायों की स्वाच्या प्रतिकृत्य कीय कार्य कर के किए स्वाच्या करायों के स्वाच्या कर्माण कीय असी कार्य के स्वाच्या कर स्वाच्या करायों के स्वाच्या कर के किए स्वाच्या कर स्वाच्या कर स्वाच्या कर स्वाच्या करायों कर स्वाच्या कर स्वच्या कर स्वाच्या कर स्वच्या कर स्वाच्या कर स्वच्या कर स्वाच्या कर स्वाच्या कर स्वाच्या कर स्वाच्या कर

ਨੇ, ਜਰਵਜੀਰ ਵੇਰ ਪਤਨੀ ਪੂਰਨ ਸਿੰਘ ਵਾਸੀ ਪਿੰਡ ਨੌਜੂਤਰ, ਤਹਿ: ਸਕਦਾ, ਜ਼ਿਲ੍ਹਾ ਪਟਿਆਲਾ ਦਿਆਨ ਕਰਦੀ ਹਾਂ ਨਿ ਜੇਗਾ ਨਾਜ਼ਕਾ ਪਰਦਿੰਦਰ ਸਿੰਘ, ਉਸ ਦੀ ਕਰਦੀ ਕੰਗਾਜ਼ਦੀਰ ਵੇਰ ਅਤੇ ਉਸ ਦੇ ਝੰਧੂ ਪਰਮਾਧਾਜ਼ ਸਿੰਘ ਅਤੇ ਗੁਰਵਹਿਰ ਸਿੰਘ ਸ਼ੇਤੇ ਕਰੋਪਣੇ ਤੋਂ ਬਾਹਰ ਨਾ, ਜੋ ਇਹਨਾਂ ਨੂੰ ਆਪਣੀ ਤਸਮਾ ਵੇਕ-ਅਵੰਗ ਜਾਣਿਵਾਦ ਤੋਂ ਬੰਦਖਨ ਕਰਦੀ ਹਾਂ। ਜੋ ਦੀ ਨਿਹਨਾਂ

ताथ अन्य कुन्नीवां का आप से नार्यां है पार्ट में पार्ट कर जा है कि प्राप्त के नार्यां है जा मार्ट वार्य में बेंच पार्ट कर जा है कि प्राप्त के नार्यां है जा मार्ट वार्य में बेंच कि प्राप्त के नार्यां है जा कि प्राप्त के नार्यं के नार्यं

भवत अब्र ध्वासण्य को विस्तं विश्वसणा अंतर (अर्था)

त. आसारीय सेव प्रकारण को किर विश्वसणा अंतर (अर्था)

त. आसारीय सेव प्रकारण के किर किर किर का प्रकारण के किर का का किर का का कि का किर का का कि का किर का किर का किर का किर का किर का कि का कि का कि का किए का कि का

ਹੋਵੇਗਾ। (ਬਾਲੀ) ਜੋ: ਗੋਪਾਲ ਸਿੰਘ ਪੁੱਤਰ ਸ੍ਰੀ ਚਨੀਪ ਸਿੰਘ ਵਾਸੀ ਮੰ. ਰੀਪਾਨ ਸਿੰਘ ਪੁੱਤਰ ਗ੍ਰੀ ਵਾਲੀਪ ਸਿੰਘ ਵਾਲੀ ਪਿੰਡ ਜੀਡਲੀ, ਬਾਰ ਦੇਵਾਲਾ, ਲਿਲ੍ਹਾ ਗੁੰਗਰਾਗੂਟ ਸਿਮਾਨ ਕਜ਼ਦਾ ਹਾਂ ਕਿ ਫੋਰੀ ਲਗਵੀ ਲਿਪੈਂਡ ਵੰਟ ਪਤਨੀ ਨਗੇਸ਼ ਗੁਲਾਵ ਵਿਨਾਂ ਦੇਸ਼ ਲਿਪੰਡ ਵਾਲੀ ਗਈ ਹੈ। ਇਸ ਲਈ ਨੇ ਇਸ ਨੂੰ ਆਪਣੀ ਚੰਗ-ਅਦੋਨ ਸਾਹਿਬਾਦ ਤੋਂ ਬੋਦਾਨ ਕਰਦਾ ਹਾਂ। ਇਸ ਨਾਲ ਲੈਣ-ਦੇਣ ਕਰਨ ਸਾਲਾ ਤੁਸਾ ਲਿਖਿਆ ਹੋਵੇਗਾ। ਲਈ ਜਾਂ ਨੇਰ ਬਾਕੀ ਪੜਥਾਰ ਜਾਂ ਗਿਸ਼ਤੇਦਾਰਾਂ ਦੀ ਕੋਈ ਗਿੰਗਵਾਰੀ ਨਹੀਂ ਜਿੰਦਗੀ।

ध्यर है. 155, बाले हैं. 2 वाप टीका लिया बारांगी, डिवारी के बुक्तमानुक, डीकांगीक (बिह्न शुक्तमानुक । मान महत्त्व बनागुंक डिवारी में हैंच पुलानी कर किलें, पान मान तेली, देवा होंगू हैंचा किला हैंचा बना किला के बात के स्वार्थ मान बीचें हैं बचार देवा बाले आगी फैटका मानिका है आगादी बेंक अभीम मारिका है के बेब्बास बालें की पितारों तत्त्व कैलेंक्ट बंक्ट बंक्ट बाता कर सिमांच्या जैसेका । (हैंगाया)

### ਨਾਂਅ ਦੀ ਬਦਲੀ

ਮੌ. ਜਸਬੀਰ ਲੋਗ ਉਰਵ ਪਰਮਜੀਤ ਲੱਗ ਪਤਨੀ ਕੁਨਚੰਤ ਸਿੰਘ ਵਾਸ਼ੀ ਲੰਧਾਰਕਾ ਕਲਾ, ਤਹਿਤ ਵਾ ਜ਼ਿਲ੍ਹਾ ਅੰਮ੍ਰਿਤਸਰ ਕਿਆਨ ਕਰਦੀ ਹਾਂ ਕਿ ਉਪਰ ਨਿਪਿਤ ਦੰਨੇ ਨਾਅ ਮੌਕੇ ਹਨ ਅਤੇ ਕੇ ਦੇਨੇ ਨਾਵਾਂ ਨਾਲ ਜਾਣੀ ਜਾਂਜੀ ਹੈ। ਨਿਟਰੋਜ਼ਾਂ

#### ਇਸ਼ਤਿਹਾਰਾਂ ਸੰਬੰਧੀ ਜ਼ਰੂਰੀ ਬੇਨਤੀ

'ਨਵਾਂ ਜ਼ਮਾਨਾ' ਅਖਬਾਰ ਵਿੱਚ ਛਪੇ ਇਸ਼ਤਿਹਾਰਾਂ (ਡਿਸਪਲੇ/ ਕਲਾਸੀਵਾਈਡ। ਦੇ ਤੱਥਾਂ ਤੇ ਦਾਅਵਿਆਂ ਦੀ ਜ਼ਿੰਮੇਵਾਰੀ ਨਹੀਂ ਨੈੱਦਾ। ਸਾਡਾ ਅਖਬਾਰ ਇਹਨਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੇ ਭਰੋਸੇ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

I, Sunita Devi wife of Ashwani Kumar resident of Ward No 5 Guru Nanak Nagar, Bhoggur District Jalandhar, Punjab, make request to correct the spellings of the name of my husband from Ashane Kumar to Ashwani Kumar on my Votor

District Term Teren Punjab-143461 have changed my name from Parmjit Kaur to Paramjit Kaur. INENDAL HAUR WIN DALJIT SINGH PAO PATTI GURMUNHA DI KHADUR SAHIB TARN TARAN HAVE CHANGED MY NAME FROM PASHBAL KAUR TO PACHDAL PACHDAL PASHBAL KAUR TO PACHDAL PASHBAL PACHDAL

HAVE CHANGED MY MAME FROM
RASHPAL KAUP TO RACHIPAL
KAUP ALL CONCERNED MAY
PLEASE NOTE.

MEDIAL SO BAL KRISHAN
ARODA RIO 2449, GALI NO.5
SHARIFPURA AMRITSAR HAVE
CHANGED MY NAME FROM NEBLA
J TO NEERJA FROM A.
LONCERNED MAY PLEASE
MOTE.

MARKHEN
MOTE.

MARKHEN
MAME FROM
MAKEN
MARKHEN
MAKEN

AJ TO NEERAJ ARORA ALL
CONCERNED MAY PLEASE
MOTE. JAMANUS
MOTE AND MOTE AND

Rio H.No.10, Gall No.4, Bhagtanwala Gate, Luxmi Avenue, Amritsar have changed my name from Inderjit Singh to Inderjeet Singh INSHAND
I PARAMJIT SINGH S/O GUR

Singh. DISPANSE OF THE STATE OF

Kaur to Sarabyr naur.

1. Simranji Kaur Wio Kulwinder
Jit Sinja Ho Ni No 263, Village and
Dost Office Nizampur Block
Jandalia Guru Amrifsar have
changed my name from Simean Jit
Kaur to Satinder Kaur
Nasawa La Jolly Dio Lai Chand
Jolly WiO Rajo Dhir RiO 72, Ajanta
Avenue, Amrifsar, Punjab have
changed my name after marriage
from Kusum Lata Jolly to Kusum
Diti. Concerned not.

104

from Kusum Lats Jelly to Kusum Dili. Cancerned note. Mr. 1, Aanchal Arora DYO Ashok Kumar Jain FYO 1857, Central Town, Jelandher, Have Change Of Namer Town, Jelandher, Have Change Of Annoth Liela. I, Sonis Miwaha Wi O Mische Change Of Annoth Arter Marriage Change Jelly Change Chang

I.Rahui S/O Jaronal Singh,RiO Madar, Jalan Chara, Punjab-1 Adob have changed my name from Rahui Jo Rahui Sidou Jaronal Singh,RiO Madar, Jalanchar, Punjab-1 44025 have changed my name from Soura to Soura to Soura Maninota Soura to Soura Maninota Pal. Sinch R/O NIO-898 RABJIT ENCLAVE KAPOOR CAR CARE MALI GALU OLD JALI ROAD AMRITSAR HAVE CHANGED MY MARIE TOS ARMYR RAHA. I, Madha Wo Tarsem Singh Rio Will. Kullian, Po. Safdurpur, Teh Disauya, Hoshitarpur-144208, Punjab have changed my name to Mania Komari. Al Please Motor. I. Sohn Bo Joginder Singh Rio Wall-444428, Penjab have changed my name to Mania Komari. Al Please Motor. I. Sohn Bo Joginder Singh Rio Wall-444428, Penjab have changed my name to Santolsh Singh. All Places Motor. I Santolsh Singh. I Santolsh Singh. All Places Mo

name to Santokh Singh, All Please Note.

I, Gurmit Singh S/o Joginder Singh P/o Vill.Gondpur.
Distt.Hoshiarpur-146105, Punjab have changed my name to Amariti Singh. All Please Note.
I, hitherto Known as Gurdey Kau-

I, Ishberio Known au Wo Jannali Allas Kamalili Ka Kamali Ka Kapurhala- Idagara, Diatt Kapurhala- Idagara, Diatt Kapurhala- Idagara, Diatt Kapurhala- Idagara, Jannali Kapurhala- Idagara, Ilaheno Known as Karanal Kau.

I, Ishberio Known as Karan Singh Sto Tarindariji Singh Rivo Villi Chachoki Colony, Po. Orlachoki, Tehali Phagwara, Distt Kapurthala- Idagara, Distt Kapurthala- Idagara, Dist Kapurthala- Idagara, Singh Karan, Wangara, Singh Karan, Wangara

hereatter be known as Strigh Karan. I, Ramanpreet Singh Gangar Sio Rajinder Singh R/o B-1/299, Guru Teg Bahadur Nagar, Street No.5, Nawanshahr, Punjab-144514 have changed ny name to Ramanpreet Singh. All Please Note.

#### ਥਾਣਾ ਵਲਟੋਹਾ ਦੀ ਪਲਸ ਵੱਲੋਂ ਹੈਰੋਇਨ ਸਮੇਤ ਦੋ ਕਾਬ



ਕਰਨਟਾ (ਰਵਜੀਤ ਸਿੰਘ ਕਰਨਟਾ ਤਿਹ ਅਕਸਰ ਬਾਣਾ ਦਲਟੋਹਾ ਉੱਕਾਰਦੀਪ ਸਿੰਘ, ਖੁਸ਼ਦੀਪ ਸਿੰਘ, ਸੰਦੀਪ ਸਿੰਘ, ਬਲਬੀਰ ਸਿੰਘ ਲੰਦਰ ਤੌੜੇ ਪੁਰਸ਼ਾਂ ਦੀ ਤਲਾਸ ਦੇ ਸੰਬੰਧ ਵਿੱਚ ਮੌੜ ਬਾਬਾ ਭਾਈ ਝਾੜ੍ਹ ਸਾਹਿਬ ਵਲਟੋਹਾ ਨਾਫਾਬੰਦੀ ਦੌਰਾਨ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ। ਵਕਤ ਕਰੀਬ 08 ਦਾ ਹੋਵੇਗਾ। ਪੰਡ ਦਾਸੂਵਾਲ ਦੀ ਤਰਫੋਂ ਦੋ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਦਿਖਾਈ ਦਿੱਤੇ। ਰੁਕਣ ਦਾ ਇਸ਼ਾਵਾ ਦਿਖਾਈ ਦਿੱਤੇ। ਕੁਕਣ ਦਾ ਇਸਵਾ ਕੀਤਾ। ਮੰਟਰਸਾਈਕਲ ਚਾਲਕ ਮੰਟਰਸਾਈਕਲ ਪਿੰਛੇ ਨੂੰ ਮਿਤਨ ਲੱਗੇ। ਪਿੰਛੇ ਬੈਠੇ ਮੋਨੇ ਵਿਅਕਤੀ ਨੇ ਬੜੀ ਚਲਕਾਰੇ ਨਾਲ ਵਿਕ ਮਿਰੇ ਲਿਫਾਵਾ ਸੜਕ 'ਤੇ ਸੁੱਟ ਚਿੱਤਾ। ਪੁਲਸ ਵਲੋਂ ਮੰਟਰਸਾਈਕਲ ਚਾਲਕਾਂ ਨੂੰ ਕਾਤੂ ਕਰਕੇ ਨਾਮ-ਪੜਾ ਪੁਛਣ 'ਤੇ ਉਨ੍ਹਾਂ ਆਪਣੀ ਪਛਾਣ ਕੁਰਵਿੰਦਰ ਸਿੰਘ ਪੁੰਤਰ ਸਬੇਗ ਸਿੰਘ ਵਾਸ਼ੀ ਨੋਦਪੁਰ ਹਾਲ ਵਾਸ਼ੀ ਚੰਦਾ ਕਾਣਾ ਚਾਟੀਵਿੰਡ ਅੰਮ੍ਰਿਤਸਰ ਦੱਸਿਆਂ ਤੋਂ ਮੰਟਰਸਾਈਕਲ ਦੇ ਪਿੰਛੇ ਬੈਠੇ ਨੰਜਵਾਨ ਨੇ ਆਪਣਾ ਨਾਮ ਅੰਗਰੇਜ਼ ਨੌਜਵਾਨ ਨੇ ਆਪਣਾ ਨਾਮ ਅੰਗਰੇਜ਼ ਸਿੰਘ ਉਰਫ਼ ਗੇਜ਼ ਪੁੱਤਰ ਸੰਤੇਖ ਸਿੰਘ ਵਾਸੀ ਮਨਾਵਾਂ ਹਾਲ ਵਾਸੀ ਲਹੁਕਾ ਜ਼ਿਲਾ ਤਰਨਤਾਰਨ ਦੱਸਿਆ। ਮੋਮੀ ਲਿਫਾਫੇ ਨੂੰ ਸਾਕੀਆਂ ਦੀ ਹਾਜ਼ਰੀ ਵਿੱਚ ਖੋਲ੍ਹ ਕੇ ਚੈੱਕ ਕੀਤਾ ਤਾਂ ਹੋਰਇਨ ਬਰਾਮਦ ਹੋਈ। ਵਜ਼ਨ ਕੀਤਾ ਤਾਂ ਇਹ ਬਰਾਸਦ ਹੋਈ। ਵਜ਼ਨ ਕੀਤਾ ਤਾਂ। ਹੈਰੋਇਨ 35 ਗਰਾਮ ਸੀ। ਮੁਲਜ਼ਮਾਂ ਮੁਕੱਦਮਾ ਦਰਜ ਕਰਕੇ ਅਗਲੇ ਕਾਰਵਾਈ ਕੀਤੀ ਜਾਵੇਗੀ। ਅਗਲੇਰੰ

#### ਪੀਰ ਬਾਬਾ ਖਾਕੀ ਸ਼ਾਹ ਦਾ ਦੋ ਰੋਜ਼ਾ ਸਾਲਾਨਾ ਜੋੜ ਮੇਲਾ ਅੱਜ ਤੋਂ

ਹਰਜ਼ਿੰਦਰ ਸਰਹੱਦੀ ਪਿੰਡ ਸੋਹਲ ਵਿਖੇ



ਪੀਰ ਬਾਬਾ ਖਾਕੀ ਸ਼ਾਹ ਦਾ ਦੇ ਰੋਜਾ ਸਲਾਨਾ ਜੋੜ ਮੇਲਾ ਸਾਉਣ ਮਹੀਨੇ ਦੇ ਪਹਿਲ ਵੀਰਵਾਰ ਤੇ ਬੁੱਕਰਵਾਰ 21-22 ਜੁਲਾਈ ਨੂੰ ਪੈਚਾਇਤ ਪਿੰਡ ਸੋਹਲ, ਗ੍ਰਾਮ ਪੈਚਾਇਤ ਬਾਬਾ ਸੈਣ ਭਗਤ ਸੋਹਲ ਅਤੇ ਸਮੁੱਚੇ ਨਗਫ਼ ਦੀਆਂ

ਸੰਹਲ ਅਤੇ ਸਮੁੱਚ ਨਗਫ਼ ਦੀਆਂ ਸੰਗੜ' ਦੇ ਸ੍ਰੇਪੁਰਨ ਸਹਿਯੋਗ ਨਾਲ ਬੜੀ ਸਰਧਾ ਭਾਵਨਾ ਤੋਂ ਧੁਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਉੱਘੇ ਉਦਯੋਗਪਤੀ ਅੰਤਰਤੀ ਗੁਰਦੇਵ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਮੁੱਚੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਮੁੱਚੀ ਸੁੱਚ ਸੰਗੜੇ ਦੇ ਸਹਿਯੋਗ ਸਮੁੱਚੀ ਸੰਗੜੇ ਕਮੇਟੀ ਦੇ ਸਹਿਯੋਗ ਸਮੁੱਚੀ ਸੰਗੜੇ ਸੰਸ਼ ਸਰਜੀਤ, ਗੀਤਕਾਰ ਦੇਵਨਾ ਗਾਇਕ ਜੀੜੀ ਸੰਸ਼ ਸਰਜੀਤ, ਗੀਤਕਾਰ ਇੱਕ ਜੀੜੀ ਸੰਸ਼ ਸਰਜੀਤ, ਗੀਤਕਾਰ ਇੱਕ ਸੀਤਆਂ ਚਰਕ ਪ੍ਰਗਰਸ ਦੁਨਾਨ ਗਈ ਸ਼ੁਰੂ ਜੀੜੀ ਸੰਧੂ ਸਰਜੀਤ, ਗੀਤਕਾਰ ਬਿੰਟੂ ਚੀਮਾ, ਅੰਬਰ ਸੰਧੂ, ਜੋੜ ਸੰਧੂ ਆਪਣੀ ਕਲਾਂ ਦਾ ਪ੍ਰਦਰਸ਼ਨ ਕਰਨਹੀਂ। ਸਾਮ ਨੂੰ ਕਬੱਡੀ ਤੇ ਕੁਸ਼ਤੀਆਂ ਹੋਣਗੀਆਂ। ਇਸ ਮੇਲੇ ਵਿੱਚ ਪਿੰਡ ਸੋਹਣ ਦ

ਇਸ ਸਲ । ਦਰ । ਕਰ ਸਰਹ ਜੰਮਪਲ, ਪੰਜਾਬ ਪੁਲਸ ਤੋਂ ਐਸਪੀ ਰਿਟਾ ਤੇ ਹਲਕਾ ਕਰਤਾਰਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਕੇ ਹਲਕਾ ਕਰਤਾਬਪੁਰ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸੰਧਲ ਕੇ ਹਲਕਾ ਤਰਨ ਤਾਰਨ ਵਿਧਾਇਕ ਡਾ: ਕਸ਼ਮੀਰ ਸਿੰਘ ਸੋਹਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਦੂਜਦੇ ਦਿਨ ਸੰਭਿਆਚਾਰਕ ਗਰੂਪ 'ਤੇ ਹਿੰਮਤ ਸੰਧੂ ਮੋਕਤਾਂ ਦਾ ਮਨੋਰੇਜ਼ਨ ਕਰਨਗੇ। ਉਨ੍ਹਾਂ ਸੈਗਤਾਂ ਨੂੰ ਅਪੀਲ ਕੀਤੀ ਕਿ ਬਾਬਾ ਬਾਰੀ ਸ਼ਾਧ ਦੇ ਮੇਲਾਂ ਤੋਂ ਵੱਧ-ਚੜ੍ਹ ਨੇ ਸਕਤਾ ਨਿੱਲ ਮੋਟੀ ਇਸ ਪੱਛੇ ਜੋਗਣ ਨੇ ਸ਼ਰਦਾ ਹਿੰਦੇ ਮੋਲਾਂ ਤੋਂ ਵੱਧ-ਚੜ੍ਹ ਨੇ ਸਰਦਾਨ ਇੱਕ ਮੋਟੀ ਇਸ ਪੱਛੇ ਜੋਗਣ ਨੇ ਸਰਦਾਨ ਇੱਕ ਮੋਟੀ ਵਿਧਾ ਪੱਛੇ ਜੋਗਣ ਕੇ ਦਰਸ਼ਨ ਦਿਓ ਅਤੇ ਇਸ ਮੇਲੇ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ।

#### Change of Name

I, Mangat Alias Robin Kumar Sio Narinder Pal Rio 51, Ward No.25, Near Dashmesh Parkash Gurudawara, Patti Roopa, Distr Moga-142001, Punjab have changed my name to Robin Kumar.

Moga-142001, Punjab have changed my name to Robin Kumar. All Pisasa Noto.

All Pisasa Noto.

All Pisasa Noto.

I, Nirmal Kaur Kundi W/o Onkar Singh R/o H.No.7477136, New Sanlosh Pun, Jahandhar, Industrial Town, Punjab-144001 have changed my name as Nirmal Kaur. All Pisasa Noto.

I, Tanu Munjal W/o Nitesh Chopra Rio H.No.24, Shankar Garden, Jalanchar, Punjab-144004 have changed my name as Tanu Chopra.

Ji Pisasa Noto.

Ji Reeta Rani W/o Parmod Ji Pisasa Noto All Pisasa Noto All Pisasa Noto All Pisasa Noto Noto Marchanged my name as Tanu Chopra. All Pisasa Noto All Pisasa Noto All Pisasa Noto Noto Marchanged My name as Rifa Sharma. All Pisasa Noto.

H.No.76-A Ashok Vihar, Jakandhar, Punjab-14004 have changed my name as Mangal Chadha. All Please Note.

1, Mangal Ram Sandhu S/o Gej Ram R/o VPO. Maheru, Teh.Phagwara, Distl.Kapurthala-144002, Punjab have changed my name to Mangat Singh Sandhu. All Please Note.

Newsork runger Singh Sandhu. All Please Nets.

Please Nets.

Robert State Stat